

ਸਿਟੀ ਆਫ ਬ੍ਰੈਂਪਟਨ ਦੀਆਂ ਫੈਸਿਲਿਟੀਜ਼ ਅਰਥ ਆਵਰ ਲਈ ਲਾਈਟਾਂ ਬੰਦ ਕਰਨਗੀਆਂ

ਬ੍ਰੈਂਪਟਨ, ਓਨਟੈਰੀਓ (26 ਮਾਰਚ, 2019) – ਸਿਟੀ ਆਫ ਬ੍ਰੈਂਪਟਨ ਸ਼ਨੀਵਾਰ, 30 ਮਾਰਚ ਨੂੰ ਰਾਤ 8:30 ਵਜੇ ਤੋਂ 9:30 ਵਜੇ ਤੱਕ ਅਰਥ ਆਵਰ (Earth Hour) ਦੇ ਮੌਕੇ ਤੇ ਆਪਣੀਆਂ ਫੈਸਿਲਿਟੀਜ਼ ਦੀਆਂ ਲਾਈਟਾਂ ਬੰਦ ਕਰੇਗੀ।

ਵਾਤਾਵਰਨ ਦੀ ਸਥਿਰਤਾ ਦੇ ਪ੍ਰਤੀ ਬ੍ਰੈਂਪਟਨ ਦੀ ਵਚਨਬੱਧਤਾ ਦੇ ਪ੍ਰਤੀਕ ਦੇ ਤੌਰ ਤੇ ਤੈਅ ਘੰਟੇ ਦੇ ਦੌਰਾਨ, ਸਿਟੀ ਦੀਆਂ ਫੈਸਿਲਿਟੀਜ਼ ਵਿਖੇ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਅਤੇ ਬਿਜਲੀ ਦੇ ਉਪਕਰਨ ਬੰਦ ਰਹਿਣਗੇ। ਜੇ ਲਾਈਟਾਂ ਜਨਤਕ ਸੁਰੱਖਿਆ, ਸਿਕਿਓਰਿਟੀ ਜਾਂ ਸੇਵਾ ਤੇ ਅਸਰ ਪਾਉਂਦੀਆਂ ਹਨ – ਉਹ ਚਾਲੂ ਰਹਿਣਗੀਆਂ – ਜਿਵੇਂ ਸਟ੍ਰੀਟਲਾਈਟਾਂ, ਸਟੋਪਲਾਈਟਾਂ, ਪਾਰਕ ਦੀ ਪਗਡੰਡੀ ਦੀਆਂ ਲਾਈਟਾਂ ਅਤੇ ਪਾਰਕਿੰਗ ਲੇਟ ਦੀਆਂ ਲਾਈਟਾਂ।

ਸਾਰੇ ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ ਅਰਥ ਆਵਰ ਦੇ ਦੌਰਾਨ ਆਪਣੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਕਰਕੇ ਇਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕਿਰਪਾ ਕਰਕੇ ਇਸ ਘੰਟੇ ਤੋਂ ਬਿਨਾਂ ਵੀ ਅਜਿਹੇ ਕਦਮ ਚੁੱਕਣ ਤੇ ਵਿਚਾਰ ਕਰੋ ਅਤੇ ਪੂਰਾ ਸਾਲ ਉਰਜਾ ਬਚਾਓ।

ਬ੍ਰੈਂਪਟਨ ਵਿੱਚ ਅਰਥ ਆਵਰ ਬਾਰੇ ਹੋਰ ਜਾਣਕਾਰੀ ਲਈ, [ਇੱਥੇ ਕਲਿੱਕ ਕਰੋ \(click here\)](#)।

ਪਿਛੋਕੜ

ਬ੍ਰੈਂਪਟਨ 2008 ਤੋਂ ਵਾਤਾਵਰਨ ਸਬੰਧੀ ਇਸ ਗਲੇਬਲ ਪਹਿਲਕਦਮੀ ਵਿੱਚ ਹਿੱਸਾ ਲੈ ਰਿਹਾ ਹੈ। 2018 ਵਿੱਚ, ਸਿਟੀ ਨੇ ਇਸ ਘੰਟੇ ਦੇ ਦੌਰਾਨ 24 ਮੁੱਖ ਫੈਸਿਲਿਟੀਜ਼ ਵਿੱਚ ਆਪਣੀ ਬਿਜਲੀ ਦੀ ਖਪਤ ਨੂੰ 31% ਤੱਕ ਘਟਾਇਆ ਸੀ। ਇਸ ਨਾਲ ਬਿਜਲੀ ਦੀ ਮੰਗ ਵਿੱਚ 1,662 ਕਿਲੋਵਾਟ (ਕੇ.ਡਬਲਯੂ.) ਤੱਕ ਕਮੀ ਆਈ, ਜੋ ਅਰਥ ਆਵਰ ਮਿਆਦ ਤੱਕ 1,385 ਘਰਾਂ ਨੂੰ ਗ੍ਰਿਡ ਤੋਂ ਹਟਾਉਣ ਦੇ ਬਰਾਬਰ ਹੈ।

ਸਿਟੀ ਆਫ ਬ੍ਰੈਂਪਟਨ ਵਿਖੇ ਉਰਜਾ ਨੂੰ ਬਚਾ ਕੇ ਰੱਖਣ ਅਤੇ ਕਾਰਬਨ ਨਿਕਾਸੀਆਂ ਨੂੰ ਘੱਟ ਕਰਨ ਲਈ ਕਈ ਪਹਿਲਕਦਮੀਆਂ ਜਾਰੀ ਹਨ, ਜਿਹਨਾਂ ਵਿੱਚ ਸ਼ਾਮਲ ਹਨ:

- ਸਟਾਫ ਅਤੇ ਨਿਵਾਸੀਆਂ ਨੂੰ ਵਾਤਾਵਰਨ ਨੂੰ ਘੱਟ ਨੁਕਸਾਨ ਪਹੁੰਚਾਉਣ ਵਾਲੇ (ਗ੍ਰੀਨਰ) ਵਾਹਨ ਚੁਣਨ ਵਾਸਤੇ ਉਤਸ਼ਾਹਿਤ ਕਰਨ ਲਈ ਪੂਰੀ ਸਿਟੀ ਵਿੱਚ 52 ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ
- ਸਿਟੀ ਦੀਆਂ ਪੰਜ ਫੈਸਿਲਿਟੀਜ਼ ਵਿੱਚ ਸੋਲਰ ਪੈਨਲ ਸਥਾਪਤ ਕੀਤੇ ਗਏ ਹਨ
- ਸਿਟੀ ਦੀਆਂ ਛੇ ਫੈਸਿਲਿਟੀਜ਼ ਜਿਓਥਰਮਲ ਟੈਕਨੋਲੋਜੀ ਵਰਤਦੀਆਂ ਹਨ
- ਸਿਟੀ ਦੀ ਮਾਲਕੀ ਵਾਲੀਆਂ ਫੈਸਿਲਿਟੀਜ਼ ਲਈ ਐਨਰਜੀ ਕੰਜਰਵੇਸ਼ਨ ਐਂਡ ਡਿਮਾਂਡ ਮੈਨੇਜਮੈਂਟ ਪਲਾਨ (ਉਰਜਾ ਸੰਭਾਲ ਅਤੇ ਮੰਗ ਪ੍ਰਬੰਧਨ ਯੋਜਨਾ) ਲਾਗੂ ਕੀਤਾ ਗਿਆ ਹੈ

ਅਰਥ ਆਵਰ ਡਬਲਯੂ.ਡਬਲਯੂ.ਐਫ. (WWF) ਦੀ ਅਗਵਾਈ ਵਾਲੀ ਵਾਤਾਵਰਨ ਸਬੰਧੀ ਗਲੇਬਲ ਮੁਹਿੰਮ ਹੈ। 2007 ਵਿੱਚ ਸਿਡਨੀ ਵਿੱਚ ਸ਼ੁਰੂ ਹੋਈ, ਅਰਥ ਆਵਰ ਦੀ ਮੁਹਿੰਮ ਵਾਤਾਵਰਨ, ਪ੍ਰੀਤਿ ਵਿਅਕਤੀਆਂ, ਭਾਈਚਾਰਿਆਂ, ਕਾਰੋਬਾਰੀਆਂ ਅਤੇ ਸੰਗਠਨਾਂ ਲਈ ਦੁਨੀਆ ਵਿੱਚ ਆਮ ਲੋਕਾਂ ਦੀ ਸਭ ਤੋਂ ਵੱਡੀ ਮੁਹਿੰਮ ਬਣ ਗਈ ਹੈ। ਇੱਕ ਦਸ਼ਕ ਤੋਂ 180 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਨੇ ਭੂਮੰਡਲ ਲਈ ਇਸ ਵਿੱਚ ਹਿੱਸਾ ਲਿਆ ਹੈ। ਇਸ ਮੁਹਿੰਮ ਨੇ ਵਾਤਾਵਰਨ ਸਬੰਧੀ ਭੂਮੰਡਲ

ਦੀਆਂ ਸਭ ਤੋਂ ਵੱਧ ਦਬਾਅ ਪਾਉਣ ਵਾਲੀਆਂ ਚੁਣੌਤੀਆਂ ਦਾ ਹੱਲ ਤਿਆਰ ਕਰਨ ਵਿੱਚ ਵਿਅਕਤੀਆਂ ਦੀ ਭੂਮਿਕਾ ਨੂੰ ਪਛਾਣਿਆ ਹੈ ਅਤੇ ਇਹ ਸਾਰਿਆਂ ਵਾਸਤੇ ਇੱਕ ਸਥਿਰ ਭਵਿੱਖ ਦਾ ਨਿਰਮਾਣ ਕਰਨ ਲਈ ਲੱਖਾਂ ਸਮਰਥਕਾਂ ਦੀ ਸਮੂਹਿਕ ਤਾਕਤ ਨੂੰ ਜੋੜਦੀ ਹੈ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca